



Punjab Government Gazette

EXTRAORDINARY

Published by Authority

CHANDIGARH, WEDNESDAY, JUNE 28, 2023 (ASADHA 7, 1945 SAKA)

ਪੰਜਾਬ ਵਿਧਾਨ ਸਭਾ ਸਕੱਤਰੇਤ

ਅਧਿਸੂਚਨਾ

ਮਿਤੀ 26 ਜੂਨ, 2023

ਨੰ:-01-ਏ/ਸੀ.ਏ.ਏ./2022-23/39.-ਪੰਜਾਬ ਵਿਧਾਨ ਸਭਾ ਦੇ ਜੂਨ, 2022 ਬਜਟ ਸਮਾਗਮ ਦੌਰਾਨ ਬੁੱਢਾ ਨਾਲਾ ਅਤੇ ਘੱਗਰ ਨਦੀ ਦੇ ਪਾਣੀ ਨੂੰ ਸਾਫ਼ ਕਰਨ ਦਾ ਮਾਮਲਾ ਸਦਨ ਅੰਦਰ ਉਠਾਇਆ ਗਿਆ ਸੀ ਅਤੇ ਸਦਨ ਦੁਆਰਾ ਮਾਨਯੋਗ ਸਪੀਕਰ, ਪੰਜਾਬ ਵਿਧਾਨ ਸਭਾ ਨੂੰ ਦੋਵੇਂ ਮਾਮਲਿਆਂ ਦੀ ਛਾਣ-ਬੀਣ ਕਰਨ ਲਈ ਬੁੱਢਾ ਨਾਲਾ ਅਤੇ ਘੱਗਰ ਨਦੀ ਦੇ ਮਾਮਲਿਆਂ ਸਬੰਧੀ ਕਮੇਟੀ ਗਠਨ ਕਰਨ ਦਾ ਅਧਿਕਾਰ ਦਿੱਤਾ ਗਿਆ, ਜਿਸ ਦੀ ਪੈਰਵੀ ਵਿਚ ਮਾਨਯੋਗ ਸਪੀਕਰ ਸਾਹਿਬ ਨੇ 19 ਜੁਲਾਈ, 2022 ਨੂੰ ਉਕਤ ਵਿਸ਼ੇ ਸਬੰਧੀ ਸਦਨ ਦੀ ਕਮੇਟੀ ਦਾ ਗਠਨ ਕੀਤਾ।

ਕਮੇਟੀ ਦੀ ਮਿਤੀ 22 ਜੂਨ, 2023 ਨੂੰ ਹੋਈ ਮੀਟਿੰਗ ਵਿਚ ਕਮੇਟੀ ਵਲੋਂ ਕੀਤੀ ਗਈ ਸਿਫਾਰਸ਼ ਨੂੰ ਮੰਨਜ਼ੂਰ ਕਰਦਿਆਂ ਮਾਨਯੋਗ ਸਪੀਕਰ, ਪੰਜਾਬ ਵਿਧਾਨ ਸਭਾ ਨੇ ਕਮੇਟੀ ਦਾ ਨਾਮ “ਬੁੱਢਾ ਦਰਿਆ ਅਤੇ ਘੱਗਰ ਨਦੀ ਦੇ ਮਾਮਲਿਆਂ ਸਬੰਧੀ ਕਮੇਟੀ” ਤੋਂ ਬਦਲ ਕੇ “ਬੁੱਢਾ ਦਰਿਆ ਅਤੇ ਘੱਗਰ ਦਰਿਆ ਦੇ ਮਾਮਲਿਆਂ ਸਬੰਧੀ ਕਮੇਟੀ” ਰੱਖਣ ਦੇ ਹੁਕਮ ਕੀਤੇ ਹਨ।

ਚੰਡੀਗੜ੍ਹ
ਮਿਤੀ 28 ਜੂਨ, 2023

ਰਾਮ ਲੋਕ ਖਟਾਣਾ,
ਸਕੱਤਰ।

2869/6-2023/Pb. Govt. Press, S.A.S. Nagar